

ਮਰਦ ਕਾਮਨਾ ਦਾ ਪੈਂਤਰਿਕ ਅਵਚੇਤਨ : ਜਸਵੰਤ ਦੀਦ

ਰਮਨਪ੍ਰੀਤ ਕੌਰ*

ਸਮਕਾਲੀ ਪੰਜਾਬੀ ਸਾਹਿਤ ਵਿੱਚ ਜਸਵੰਤ ਦੀਦ ਦਾ ਨਾਂ ਇੱਕ ਪ੍ਰਤੀਨਿਧ ਸ਼ਾਇਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜੋ nkgDh ftblyD ekft-ਪ੍ਰਤਿਭਾ ਕਰਕੇ ਅਲੱਗ ਖੜਾ ਨਜ਼ਰ ਆਉਂਦਾ ਹੈ। ਸਾਹਿਤ ਸਿਰਜਨਾ ਲਈ ਦੀਦ ਨੇ ਕਵਿਤਾ ਅਤੇ ਵਾਰਤਕ ਦੋਵਾਂ ਨੂੰ ਹੀ ਅਪਣਾਇਆ। ਭਾਵੇਂ ਦੀਦ ਆਪਣਾ ਸਾਹਿਤਕ ਸਫਰ ਕਹਾਣੀ-ਸੰਗ੍ਰਹਿ ‘ਇੱਕ blg ਯਾਦਾਂ ਦੀ’ (1970) ਰਾਹੀਂ ਸ਼ੁਰੂ ਕਰਦਾ ਹੈ, ਪਰ ਕਾਵਿ-ਿ rs ftlu Tj nkgD/gfj b/ekft-ਸੰਗ੍ਰਹਿ ‘ਬੱਚੇ ਤੋਂ ਡਰਦੀ ਕਵਿਤਾ’ ਰਾਹੀਂ ਪ੍ਰਵੇਸ਼ ਕਰਦਾ ਹੈ। ਇਸ ਤੋਂ ਮਗਰੋਂ ਅਚਨਚੇਤ (1990), nktki nkjhni / (1996), xvh (2001), ewvb (2003), nktkr tD[(2012) d/ Bkb gi kph ; kfj s ftlu nkgDk tlvwbk ਯੋਗਦਾਨ ਪਾਇਆ। ਦੀਦ ਨੂੰ ‘ਬੱਚੇ ਤੋਂ ਡਰਦੀ ਕਵਿਤਾ’ ਲਈ ਪ੍ਰੋ. ਸੋਹਨ ਸਿੰਘ ਪੁਰਸਕਾਰ (1986), ewvb ekft-ਪੁਸਤਕ ’ਤੇ ਸਾਹਿਤ ਅਕਾਦਮੀ ਪੁਰਸਕਾਰ (2007) ਵਿੱਚ ਮਿਲਿਆ। ਭਾਸ਼ਾ ਵਿਭਾਗ, ਪੰਜਾਬ ਵੱਲੋਂ 2009 ftlu ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

dhd fJle urk eth j'D d/ Bkb -Bkb fJle urh tkose fbyD dk wkfj o th j? fi ; so dk fBtkebkgD dhd dh eftsk ftu j? Tj / so dk fBtkebkgD dhd dh tkose ftlu th dlyD Bf ਮਿਲਦਾ ਹੈ। ਦੀਦ ਸਮਕਾਲ ਬਾਰੇ ਗੱਲ ਕਰਦਾ ਹੋਇਆ ਆਪਣੇ ਅਵਚੇਤਨ 'ਚ ਪਏ ਇਤਿਹਾਸ ਦਾ ਜ਼ਿਕਰ ਕਰਦਾ j fJnk tkose Bf nwko pDk fddk j? dhd B/ tkosਕ ਦੀਆਂ ਦੋ ਪੁਸਤਕਾਂ ‘ਧਰਤੀ ਹੋਰ ਪਰ੍ਵੇਸ਼(2008) (o/yk ਚਿੱਤਰ) ਵਿੱਚ ਅਤੇ ‘ਖੱਡੀ’ (2017) ftlu ; kfj se i rs dh Mbh gkJhmk. dhd Bf tkose dh gl; se ‘ਧਰਤੀ ਹੋਰ ਪਰ੍ਵੇ... (ਰੇਖਾ ਚਿੱਤਰ) ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ’ (2010) ftlu fwfbnk.

‘ਮਰਦ ਕਾਮਨਾ ਦਾ ਪੈਂਤਰਿਕ ਅਵਚੇਤਨ’ ਸਿਰਲੇਖ ਅਧੀਨ ਇਤਿਹਾਸ ਦੇ ਵੱਖ- tly gVltK d'okB n'os dh ; fEsh dk nfXnB eofdnK, Tj ; wkfi e ns/ftukoXkoe ; duBk (fglso ; lsk) d/ ; doG ftu n'os s/wod ; pXK Bf tkufdnK wodK dJnkok n'osK Bf FB: nsos eoB, Tj d/ ntusB Bf nkgD/ nBf ko xVB, wodK dk nkgD/nkg Bf n'osK s Tj sw ; wMD tkbh i krho{ ; u dk nfXnB i ; ts dhd dh eftsk d/ ; doG ftu ehsk fr nk j?

* nf; ; NIN gpc o, ਪੰਜਾਬੀ ਵਿਭਾਗ, ਗੁਰੂ ਗੋਬਿੰਦ ਸਿੰਘ ਕਾਲਜ ਫਾਰ ਫੂਸੈਨ, ; ਫੋਨੋ 26, ਸੁਖਿਰ ਵਿੰਡੀ ਐਮੇਲ: ramangill7148@gmail.com

glsfoe ntusB fJe nfi j h ; wkfi e ns/ftukoXkoe ; puBk j ?fi ; ftu wodk Bf nbsk
 ਤੋਂ ਉੱਤਮ ਮੰਨਿਆ ਜਾਂਦਾ ਹੈ। ਪਿੱਤਰ ਸੱਤਾ ਲਈ ਅੰਗਰੇਜ਼ੀ ਵਿੱਚ Patriarchy ਸ਼ਬਦ ਵਰਤਿਆ ਜਾਂਦਾ ਹੈ।
 Patriarchy ਸ਼ਬਦ ਯੂਨਾਨੀ ਭਾਸ਼ਾ ਦੇ Patria ns/arche ਸ਼ਬਦ ਤੋਂ ਮਿਲ ਕੇ ਬਣਿਆ ਹੈ। Patria dk wsbp ther
 ns/rche dk wsbp rule sfbnk fr nk j ? Patriarchy literally means "rule of the father" in a
 male-dominated family. In this type of system men hold authority over women, Children and
 property, leading to female subordination.

The Royal Academy of the Spanish language dictionary defines Patriarchy as, "A Primitive social organization in which authority is exercised by a male head of the family, extending the Power even to distant relatives of the same lineage."

ਸਮੇਂ ਦੇ ਨਾਲ ਇਸ ਸ਼ਬਦ ਦਾ ਅਰਥ ਬਦਲਦਾ ਗਿਆ। ਹੁਣ ਇਹ ਸ਼ਬਦ ਅਜਿਹੀ ਸਮਾਜਿਕ ਪ੍ਰਣਾਲੀ (system of society) ਦੀ ਤਰਫ਼ ਇਸ਼ਾਰਾ ਕਰਦਾ ਹੈ ਜਿੱਥੇ ਇਸਤਰੀਆਂ ਮਰਦਾਂ ਦੇ ਅਧੀਨ ਹੁੰਦੀਆਂ ਹਨ। ਸਾਰੀਆਂ ਸ਼ਕਤੀਆਂ ਪੁਰਸ਼ਾਂ ਦੇ ਹੱਥ ਵਿੱਚ ਕੇਂਦਰਿਤ ਹੁੰਦੀਆਂ ਹਨ ਭਾਵ ਸਾਰੇ ਪ੍ਰਾਥਮਿਕ ਅਧਿਕਾਰ ਪੁਰਸ਼ਾਂ ਦੇ ਹੱਥ ਵਿੱਚ ਹੁੰਦੇ ਹਨ। ਪਿੱਤਰ ਸੱਤਾ ਸੱਤਾਂ ਦੇ ਸੰਬੰਧਾਂ 'ਤੇ ਆਧਾਰਿਤ ਇੱਕ ਅਜਿਹੀ ਪ੍ਰਣਾਲੀ ਹੈ ਜੋ ਵਰਗੀਕ੍ਰਿਤ ਅਤੇ ਅਸਮਾਨ (unequal) j ? fi lE/ wod nbsk d/ TsgkdB, gj DB ns/fbresk Bf eNo'b eod/ j B. ; kXkoB
 ਸ਼ਬਦਾਂ ਵਿੱਚ glsfoe ; wki wod gXkB ; wki j dk j ? (Patriarchy society is simply called as men's world)

Sylvia Walby nkgDh gl se 'theorising Patriarchy' ਵਿੱਚ ਪਿੱਤਰ ਸੱਤਾ ਨੂੰ ਪਰਿਭਾਸ਼ਿਤ
 eofdnk fbydh j ? “system of social structure and Practices in which men dominates, oppresses
 and exploit women.”¹

20ਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਮੱਧ ਤੋਂ ਨਾਗੀਵਾਦੀ ਚਿੰਤਕਾਂ ਨੇ ਪਿੱਤਰਸੱਤਾ ਸ਼ਬਦ ਦਾ ਪ੍ਰਯੋਗ ਅਤੇ
 ਉਸਨੂੰ ਵਿਸ਼ੇਸ਼ ਅਰਥਾਂ ਵਿੱਚ ਪਰਿਭਾਸ਼ਿਤ ਕਰਨਾ ਸ਼ੁਰੂ ਕੀਤਾ। ਪਿੱਤਰ ਸੱਤਾ ਜਿਸਦੇ ਰਾਹੀਂ ਹੁਣ ਸੰਸਥਾਵਾਂ ਦੇ ਇਕ ਖਾਸ
 ; wj Bf gfj ukfDnk i Kdk j ? Bf ; wkfi e ; puBk ns/fefonktk dh fJe nfi j h ft t; Ek d/o g ftu
 ਪਰਿਭਾਸ਼ਿਤ ਕੀਤਾ ਜਾਂਦਾ ਹੈ, ਜਿਸ ਵਿੱਚ ਪੁਰਸ਼ਾਂ ਦਾ ਇਸਤਰੀਆਂ 'ਤੇ ਪ੍ਰਭੂਤਵ ਰਹਿੰਦਾ ਹੈ ਤੇ ਉਹ ਉਨ੍ਹਾਂ ਦਾ ਸ਼ੇਸ਼ਣ
 ns/TsgVB eod/j B.

gksoetkd (Paterernalism) ਅਤੇ ਪੈਤਰਕਵਾਦੀ ਪੁਰਸ਼ਤਵ ਦੀਆਂ ਮਹੱਤਵਪੂਰਨ ਧਾਰਨਾਵਾਂ ਸਮਾਜ
 ਵਿੱਚ ਇਸਤਰੀ ਉੱਪਰ ਪੁਰਸ਼ ਦਾ ਪ੍ਰਭਾਵ fe; sol ew eodk j ? Bf ; wMD ftlu ; j kfje j dklnk j B.
 nkgD/fJfsj k; d/nkoG ftu fJj f; Xks fglo ; lsk d/sfj s fte; s j J/gfotkoe ; pXK s gdk

j fJnk(gresoetkd, fgIso ; lsk dk TgGkr j) fi ; ftlu fgso ; lsk dk nkgD/ gfotko d/ ; kol
ਮੈਂਬਰਾਂ ਤੇ ਪੁਰਵ ਨਿਯੰਤਰ ofj dk j ? fJ; fB: nsoD d/ pdb/ ftu Tj gfotko d/ wpoK Bf nkofEe
ਸਹਾਇਤਾ ਤੇ ਸੁਰੱਖਿਆ ਮੁਹੱਈਆਂ ਕਰਵਾਉਂਦਾ ਹੈ। ਪੈਤਰਕਵਾਦ ਦੇ ਬਣੇ ਰਹਿਣ ਲਈ, ਇਹ ਬੇਹੱਦ ਜ਼ਰੂਰੀ ਹੈ ਕਿ
nXhB wpoK Bf : ehB dtkfJnk i kt/ fe TBl dh ; blynk bJh Tj j h fJe wkso ftnesh j ? i '
TBl dhਆਂ ਜ਼ਰੂਰਤਾਂ ਦੀ ਪੂਰਤੀ ਕਰ ਸਕਦਾ ਹੈ।

ਪਿੱਤਰ ਸੱਤਾ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਉਨ੍ਹਾਂ ਵਿਭਿੰਨ ਰੂਪਾਂ ਅਤੇ ਪ੍ਰਸਥਿਤੀਆਂ ਨੂੰ ਸਮਝਣਾ ਜ਼ਰੂਰੀ j ? fi Bk ekoB ftfGB ylsok ns/ftfGB ekbK ftlu fgalso ; lsk T[Godh j ? wBly dk i Bw Bo ns/wkdk d/oг ftu j dk j ? go j o ; wki dh ; t feш T[Bk B n'os ns/wod d/oг ftu tv fddh j ? wBly dk Bo ns/wkdk d/oг ftu tfvnk i kDk gfeofse j ? i dfe T[dk n'os s/wod d/oг ftlu tfvnk i kDk ; t feш j ? fbr ns/i Mo (sexuality/gender) ftueko i 'Gd j ? Tj fJj j ? fe fbr (sexuality) ਸ਼ਬਦ ਪੁਰਸ਼ ਅਤੇ ਇਸਤਰੀ ਵਿਚਕਾਰ ਇਕ ਜੈਵਿਕ ਅਰਥ ਵੱਲ ਇਸ਼ਾਰਾ ਕਰਦਾ ਹੈ ਜਦਕਿ i Mo s Gkt T[d/ Bkb pM ; t feш noE s j ? ; t feш d/ gGkt ekoB j h ; wki ftu fJj XkoBk j ? fe n'osK d/ eM gfeose rD j dk/ j B fi Bk d/ Bkb j h Tj gdk j dk n'osK j B fi tI ਸ਼ਰਮੀਲਾਪਣ, ਭਾਵੁਕਤਾ, dfJnk nkfd. T[/ soл wodK d/ th eM gfeose rD j dk/ j B fi tI thosk, ਤਰਕਸ਼ੀਲਤਾ, ਕਰੋਰਤਾ ਆਦਿ। ਜਦੋਂ ਸਮਾਜ ਨੇ ਨਰ ਅਤੇ ਮਾਦਾ ਦੇ ਪ੍ਰਾਕਿਰਤਕ ਗੁਣਾਂ ਨੂੰ ਤੈਆ ਕਰ ਦਿੱਤਾ ਤਾਂ ਫਿਰ T[/ nkXko T[sl ; wki d/ ewK dk th tNtkok eo fdlsk fr nk. pugB s j h pfunK dk gkbD-ਪੇਸ਼ਣ fJ; soл ehsk i Kdk j ? fe T[Bk ftlu i Mo dk Gd gdk j ' ; e/ ns/Tj nblr -nblr ; gkn ns/ftneshst d/oг ftu ; wki ftu ftuoB. fJ; / bJh ; hwB dk pJnk efj dh j ? fe, “ਇਸਤਰੀ gdk Bj h j dk, pbfe pDkjh i Kdh j ?@ (one is not born, but rather becomes, a woman) Gkt n'os dk ntusB th wod dJnkok fBoXkfos Gkt pDkfJnk i Kdk j ?

ਜੋ; ਵਕਿ ਧਿ; ਤੇ ਫੇਸ਼ ਨਬਲਰ ਨਬਲਰ ਜਿਧਿ ਜਿਨਸ/ਟੀ/ਲੀ; ਤੇ ਫੇਸ਼ ਦ/ਫਿ; ਕਪ ਬਕਬ ਨਬਲਰ ਨਬਲਰ; ਵਕਿ ਕਾਂਫਟੁ ਨੰਬੋਸ ਧਿ; ਫੇਈ ਥਿ ਨਬਲਰ-ਨਬਲਰ ਜਿਨਸਕ ਗ਼ਲੋਸ ਫਟੁ ਨੰਬੋਸਕ ਧਿ; ਫੇਈ ਕੋਕ; ਧਿਨਕ ਨੰਬੋਸਕ ਧਿ; ਫੇਈ ਸ਼ਿਨਬਲਰ ਜਿਨਸ; ਵਕਿ ਪਡਬਡ/ਜਿਹ ਨੰਬੋਸ ਧਿ; ਫੇਈ ਥਿ ਪਡਬ ਇਕਧਿ ਜਿਫਿ; / ਸੋਲ ਨ; ਹਾਸ਼ਮਿਕ੍ਰਿਤੀ ਦੇ ਆਧਾਰ 'ਤੇ ਕੀਤੇ ਜਾਂਦੇ ਭੇਦਭਾਵ ਨੂੰ ਜਾਇਜ਼/ਪ੍ਰਮਾਣਿਕ ਨਹੀਂ ਮੰਨ ਸਕਦੇ। ਪ੍ਰਾਕਿਰਤਿਕ ਰੂਪ ਵਿਚ ਅੰਰਤ ਤੇ ਪੁਰਸ਼ ਵਿਚਕਾਰ ਭੇਦਭਾਵ ਨੂੰ ਪ੍ਰਮਾਣਿਕ ਮੰਨਿਆ ਜਾਂਦਾ ਹੈ ਕਿਉਂਕਿ ਉਹ ਸਮਾਜ ਤੇ ਸੱਸਕਿਊਤੀ ਬਦਲਣ 'ਤੇ ਥਿ ਬਜ਼ੁਹਾ ਪਡਬਡਕ ਜਿਨਸ; ਹਾਂਬ ਦ ਪ੍ਰਿਜਨਕ ਥਿ ਨੰਬੋਸ ਸਿਵੇਂ ਵਡ ਧਿਨਕ ਪ੍ਰਬੰਧਕਾਂ ਫਿਬਲੀਡਸਕਟਕ ਪਕੋ/ ਨਕਗਡਿ

gl se 'The Second Sex' ਦੇ ਸਾਰਾਂਸ਼ ਭਾਗ ਵਿੱਚ ਲਿਖਦੀ ਹੈ ਕਿ “ਅੰਰਤ ਅਤੇ ਪੁਰਸ਼ ਵਿਚ ਕੁਝ ਮੂਲ ਭੂਤ ਮੌਲਿਕ ਫਰਕ ਤਾਂ ਰਹਿਣਗੇ ਹੀ। ਅੰਰਤ ਦੀ ਸੈਕਸ਼ਨਾਈਲਟੀ, ਉਸ ਦੀ ਸੰਵੇਦਨਸ਼ੀਲਤਾ ਅਤੇ ਉਸ ਦੀ ਸੈਕਸ਼ਨਾਲ dBhnK d/; tkd tlyoj B.² ; hwB dh pfJnk gf; lX wBftfr nkBh cokfJv dhnk f; oi hnK XkoBktK Bf n'os ftoXh wBdh j ? ukj / Tj fBgf eheoB dk f; XKs j ? i K fbr -xkN dk f; XKs. cokfJv nBf ko n'os ndo gdk j fJnk fBgf eheoB dk egbb; j h Tf Bf; wki ftu wod d/pokpo Bj h j 'D fddk go ; hwB fJ; fbfpv'-f; XKs dh sfj ftu gJh glsfoe ; 'u Bf gfj ukDdh j ? i ' ; b; ns/ ਜੈਂਡਰ ਦੇ ਆਧਾਰ 'ਤੇ ਅੰਰਤ ਨੂੰ ਨਿਗੁਣਾ ਅਤੇ ਮਰਦ ਨੂੰ ਤਾਕਤਵਰ ਦੱਸਦਿਆਂ ਜੀਵ-ftfr nkfBe s'b Tls/ ਉਸਨੂੰ ਸ਼ਕਤੀਸ਼ਾਲੀ ਘੋਸ਼ਿਤ ਕਰਦਾ ਹੈ। ਫਰਾਇਡ ਦੀਆਂ ਧਾਰਨਾਵਾਂ ਦਾ ਵਿਰੋਧ ਕਰਦੀ ਹੋਈ ਸੀਮੋਨ ਕਹਿੰਦੀ ਹੈ ਕਿ, “ਇਹ ਮਨੋਵਿਗਿਆਨ ਹੀ ਹੈ ਜਿਸ ਵਿੱਚ ਪੁਰਸ਼ ਦੀ ਪਰਿਭਾਸ਼ਾ ਮਾਨਵ-ਪ੍ਰਾਣੀ ਦੇ ਤੌਰ 'ਤੇ ਅਤੇ ਅੰਰਤ ਦੀ ਪਰਿਭਾਸ਼ਾ ਅੰਰਤ ਦੇ ਰੂਪ ਵਿਚ ਕੀਤੀ ਗਈ ਹੈ। ਜੇ ਉਹ ਮਾਨਵ-ਪ੍ਰਾਣੀ ਦੇ ਤੌਰ 'ਤੇ ਵਿਵਹਾਰ ਕਰਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਉਹ ਪੁਰਸ਼ ਦੀ ਨਕਲ ਕਰਦੀ ਹੈ।”³ fJ; s0f wod dh glsfoe ; 'u dk ft; EkgB eodh j Jh ; hwB n'os dh pokpoh dh rnb eodh j ? ; hwB n'os Bf ; wkfi e ; doG ftu ; wMD bJh i ht ਵਿਗਿਆਨ, ਮਨੋਵਿਸ਼ਲੇਸ਼ਣ ਅਤੇ ਇਤਿਹਾਸਕ ਭੌਤਿਕਤਾਵਾਦ ਨੂੰ ਅਸਵੀਕਾਰਦੀ ਨਹੀਂ ਬਲਕਿ ਉਹ ਇਹ ਜ਼ਰੂਰ ਕਹਿੰਦੀ ਹੈ ਕਿ, “ਸਰੀਰ, ਸੈਕਸ਼ਨਾਲ ਜੀਵਨ ਅਤੇ ਤਕਨੀਕ ਦੇ ਸਾਰੇ ਸਾਧਨ ਅਸਲ ਵਿੱਚ ਪੁਰਸ਼ ਦੇ ਲਈ ਹੀ ਬਣੇ ਹਨ ns/fJj ਪੁਰਸ਼ ਹੀ ਹੈ ਜੋ ਇਨ੍ਹਾਂ ਨੂੰ ਆਪਣੀ ਹੋਂਦ ਦੇ ਸੰਦਰਭ ਵਿਚ ਨਿਯਮਤ ਕਰਦਾ ਹੈ।”⁴ Gkt ; wki ftlu ; kok ਕੁੱਝ ਮਰਦ ਦੇ ਦਿਸ਼ਟੀਕੋਣ ਤੋਂ ਹੀ ਸਿਰਜਿਆ ਗਿਆ ਹੈ। ਇਸ ਤਰ੍ਹਾਂ ਕੇਟ ਮਿਲੇਟ ਵੀ ਆਪਣੀ ਪੁਸਤਕ 'Sexual Politics' ftlu fgls/o ; lsk dk ftoX eofdnK j fJnk wod d/ n'os Tls/gGsk ekfJw eoB fgls/ ਲਿੰਗਕ ਰਾਜਨੀਤੀ ਨੂੰ ਕਾਰਨ ਮੰਨਦੀ ਹੈ। ਰਾਜਨੀਤੀ ਤੋਂ ਮਿਲੇਟ ਦਾ ਭਾਵ ਸ਼ਕਤੀ ਸੰਬੰਧਾਂ ਤੋਂ ਹੈ। ਜਿਸ ਵਿਚ ਇਕ ਵਰਗ ਸ਼ਕਤੀ ਰਾਹੀਂ ਦੂਜੇ ਵਰਗ ਉਤੇ ਕੰਟਰੋਲ ਕਰਦਾ ਹੈ। ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਇਹ ਦੂਜਾ ਵਰਗ ਨਾਰੀ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਮਰਦ ਅੰਰਤਾਂ 'ਤੇ ਸ਼ਾਸਕ ਵਾਂਗ ਪ੍ਰਭੂਤਾ ਕਾਇਮ ਕਰਦਾ j ? fwbN dk fJj ਸੰਕਲਪ ਫੂਕੋ ਤੇ ਗ੍ਰਾਮਸ਼ੀ ਦੇ ਸੰਕਲਪ ਦੇ ਨੇੜੇ ਹੈ, ਵਰਗ ਪ੍ਰਭੂਤਾ ਨੂੰ ਮਿਲੇਟ ਨੇ ਲਿੰਗ ਪ੍ਰਭੂਤਾ ਵਿੱਚ ਬਦਲ ਦਿੱਤਾ ਹੈ। fwbN d/nBf ko Sexual Politics n; b ftu fgsosso dh oki Bhsh j ?

ਪਿਤਰਤੰਤਰ ਦੀਆਂ ਇਨ੍ਹਾਂ ਰਾਜਨੀਤੀਆਂ ਕਾਰਨ ਸਮਾਜ ਵਿੱਚ ਅੰਰਤ ਮਰਦ ਦੁਆਰਾ ਸ਼ਾਸਿਤ ਹੈ। ਅਜਿਹੀ ; wki nkofEe, Xkofwe, ; wkfi e, oki Bhfse, ; lfGnkukoe, ekBfBh ns/ebksfwe j o ylo ftu ਮਰਦ ਨੂੰ ਸਰਦਾਰੀ ਪ੍ਰਦਾਨ ਕਰਕੇ ਅੰਰਤ ਨੂੰ ਦੁਜੈਲਾ ਦਰਜਾ ਦਿੰਦਾ ਹੈ। ਫਰੈਡ੍ਰਿਕ ਏਂਗਲਜ਼ ਵੀ ਅੰਰਤ ਦੀ ਸਮਾਜ ਅੰਦਰ dli bhi j Id Bf edosh toskok Bk wB el, fJ; Bf pdbD; 'r fJfsj k; e gdkoEe gI fEshnK dk

ਸਿੱਟਾ ਮੰਨਦਾ ਹੈ। ਏਂਗਲਜ਼ ਔਰਤ ਦੀ ਗੁਲਾਮੀ ਦੇ ਪ੍ਰਸ਼ਨ ਦਾ ਜਵਾਬ ਜੀਵ-ftfr nkB dh pi kfJ fJfsj k; ftu xlydk j ? ns/ nkgDh ouBk ‘ਟੱਬਰ, ਨਿੱਜੀ ਜਾਇਦਾਦ ਤੇ ਰਾਜ ਦਾ ਮੁੱਢਲਿਚ ਇਸ ਉਤਪੀੜਨ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਪਿੱਤਰ ਸੱਤਾ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੱਖਰੇ- tlyol fJfsj kf; e gVktK d'bkB ; wki nado n'os d/wod dh ; fEsh pdbt\og ftu ; kj wD/ nkT|dh j ? nkfd ; wki ਵਿਚ ਜਦੋਂ ਮਨੁੱਖ ਕਬੀਲਿਆਂ ਵਿੱਚ ਰਹਿੰਦਾ ਸੀ, ਉਦੋਂ ਮਨੁੱਖ ਅਤੇ ਪ੍ਰਕਿਰਤੀ ਦਾ ਰਿਸ਼ਤਾ ਦਰਵਾਤਮਕ ਸੀ। ਮਨੁੱਖ ਇਕੋ ਸਮੇਂ ਪ੍ਰਕਿਰਤੀ ਦੇ ਪੂਰਕ ਵੀ ਸੀ ’ਤੇ ਵਿਰੋਧੀ ਵੀ। ਇਸ ਸਮੇਂ ਸਮਾਜ ਵਿਉ n'os s/wod d/fj ls ; KM ; B. n'os s/wod d'B\ j h i htB dhnk p'Bnkdh i o'osK B\ i NkT|D ftlu blr/ ; B. fJ; ; wki ftu ਔਰਤ ਤੇ ਮਰਦ ਦੀ ਮਿਹਨਤ ਵੀ ਸਾਂਝੀ ਸੀ ਤੇ ਮਾਲਕੀ ਵੀ ਸਾਂਝੀ ਸੀ। ਔਰਤ ਤੇ ਮਰਦ ਵਿਚੋਂ ਕਿਸੇ ਦੇ ਵੀ ਵਿਸ਼ੇਸ਼ ਹੋਣ dk, xNhnK i K tXhnK j 'D dk ; tkb j h Bj h ; h. nkofGe ; w\ ftu fJj gVkn ; fj r'sosk dk ; h, fi ; nB\ ko fe; / Nbh dhnk ; kohnK n'osK s/wod nkg; ftu gsh-gsBh j h ; B. fi ; B\ Nbh ftnkj dk BK fdlsk frnk j ? ftnkj dk ; \ebg ns/ftnkj ; pXh o; w\ nkfd sk pknd ftlu j \d ftu nkjhmk. n'os B\ fJB\ ; wki K ftu w\ d/o\g ftu ; BwkB j k; b ; h, plu/ d/ pkg pkol e'Jh ਨਿਸ਼ਚਿਤ ਜਾਣਕਾਰੀ ਪ੍ਰਾਪਤ ਨਹੀਂ ਸੀ ਹੁੰਦੀ। ਪ੍ਰੰਤੂ ਜਦੋਂ ਖੇਤੀਬਾੜੀ, ਪਸੂਪਾਲਣ ਦਾ ਧੰਦਾ ਸ਼ੁਰੂ ਹੋਇਆ, ਉਸ ਸਦਕਾ wB\y dh go-fBoGosk tXh ns/ wB\y h ; pXK ftu spdhbh nkjh. n'os s/wod i V\k og ftu ofj D blr/ T\B\ nado feos dh tv j ' rJh. wod pkj o d/ ew eoB blfr nk, n'os xo dh fi w/tkoh ; GkbD blr h, fi ; d/fgSeV ftu n'os dk roGtsh j 'Dk, plu/B\ i Bw d/Dk ns/plu/d/ gkbD-ਪੋਸ਼ਣ ਕਰਨ ਦੀਆਂ ਜਿੰਮੇਵਾਰੀਆਂ ਆਦਿ ਕਾਰਨ ਕੰਮ ਕਰਦੇ ਸਨ। ਇਸ ਸਭ ਦੇ ਨਤੀਜੇ ਵਜੋਂ ਉਤਪਾਦਨੀ ; kXB wod d/j \E ftu nk rJ/ wod dh ਅੰਦਰੂਨੀ ਹਉਮੈਂ ਨੇ ‘ਨਿੱਜ’ ਦੇ ਸੰਕਲਪ ਨੂੰ ਜਨਮ ਦਿੱਤਾ। ਨਿੱਜੀ ਜਾਇਦਾਦ ਦੀ ਭਾਵਨਾ ਪੈਦਾ ਹੋਣ ਲੱਗੀ ਤਾਂ ਜਾਇਦਾਦ ਨੂੰ ਸੰਭਾਲਣ ਲਈ ‘ਵਾਰਿਸ’ ਦੀ ਲੋੜ ਮਹਿਸੂਸ ਹੋਈ। ਇਹ bV wod dh nkgDh n'os j h gbh eo ; edh ; h, fJ; so\ n'os wod ; pXK nado wod n\obh ਨਿੱਜਤਾ ਸ਼ਾਮਿਲ ਹੋ ਗਈ। ਔਰਤ ਦੀ ਗੁਲਾਮੀ ਦਾ ਇਤਿਹਾਸ ਜੋੜਾ ਵਿਆਹ ਤੇ ਨਿੱਜੀ ਜਾਇਦਾਦ ਰਾਹੀਂ ਹੀ ਸ਼ੁਰੂ j \dk j ?feT\fe fJ; ftt; Ek B/gfotko ftu wod B\ wkbeh g\dkB eo fdlsk j 'bh-j 'bh wksoh j \e ਘਟਦਾ ਗਿਆ ਅਤੇ ਸਮਾਜ ਵਿਚ ਪਿਤਰੀ ਹੱਕ ਵੱਧਦਾ ਗਿਆ। ਮਾਤਰੀ ਹੱਕ ਦੀ ਇਸ ਹਾਰ ਨੂੰ ਏਂਗਲਜ਼ ਇਤਿਹਾਸਕ j ko wBdk j ? (Engels referred to it as the earliest system of domination establishing that Patriarchy is "the world historical defeat of the female sex")

wod dh wkbeh ns/ j T॥ ; dek n̄os d̄l b̄l ; Ekb' sl nk i Kdh j ? fi ; Bkb n̄os wod
; pXK ndobh ; KM/ f̄j lsk dh ; KM tkbh GktBk yb̄B bl̄rdh j ? ns/ wod d/ fBli h f̄j ls Gko{ j 'D
ਲੱਗਦੇ ਹਨ ਮਾਲਕ ਅਖਵਾਉਣ ਵਾਲੇ ਮਰਦ ਦੇ ਆਪਣੀ ਔਰਤ ਨਾਲ ਸੰਬੰਧ 'ਵਾਰਿਸ' ਪੈਦਾ ਕਰਨ ਤੱਕ ਹੀ ਸੀਮਿਤ
; B. fJe eish-ftnkj gE k j 'D d/ pkti d fJj wod pj -ftnkj eotk ; edk ; h, ftnkj pkj ol
; pX f; oi dk ; h ns/ t/ tkrwBh th eo ; edk ; h, fJj wkbe wod d/ nkgDh n̄os d/ wlekpbl
; wki ftlu Tlu j 'D dk gwkD ; B. ; wki ftu wkbe wod nado BhtA tor Bf bND dh ; 'u ew
ਕਰਦੀ ਸੀ ਅਤੇ ਗੁਲਾਮ ਮਰਦ ਨੇ ਆਰਥਿਕ ਹੀਣਤਾ ਕਰਕੇ ਬੇਵਸੀ ਅਤੇ ਮਜ਼ਬੂਰੀ ਨੂੰ ਆਪਣੇ ਕਰਮਾਂ ਤੱਕ ਸੀਮਿਤ
ਕਰ ਲਿਆ। ਗੁਲਾਮ ਮਰਦ ਦੀ ਔਰਤ ਆਪਣੇ ਪਤੀ ਦੀ ਹਵਸ-gosh eodh ns/ Bkb j h j kew wod dh
ਗੁਲਾਮੀ ਵੀ ਕਰਦੀ। ਅਜਿਹੀ ਗੁਲਾਮੀ ਦਾ ਰੂਪ ਕਿਰਤ ਵੀ ਹੋ ਸਕਦਾ ਸੀ ਤੇ ਜਿਨਸੀ- ; pXK dk og th. fJ; so
ਦੇ ਸਮਾਜ ਵਿੱਚ ਮਰਦ ਲਈ ਔਰਤ ਦੀਆਂ ਇੱਛਾਵਾਂ ਜਾਂ ਭਾਵਨਾਵਾਂ ਦਾ ਕੋਈ ਅਰਥ ਨਹੀਂ ਸੀ। ਗੁਲਾਮ ਮਰਦ
ਆਪਣੇ ਮਾਲਕ ਦਾ ਹਰ ਕੰਮ ਕਰਦਾ ਅਤੇ ਮਾਲਕ ਨੂੰ ਖੁਸ਼ ਰੱਖਣ ਦਾ ਹਰ ਹੀਲੇ ਯਤਨ ਕਰਦਾ। ਇੱਥਾ sle fe
nkgDh n̄os Bkb wkbe d/ ; pX f; oi / i KD'ਤੇ ਵੀ ਕੋਈ ਰੋਸ ਨਹੀਂ ਸੀ ਕਰਦਾ। ਗੁਲਾਮਦਾਰੀ ਸਮਾਜ ਵਿੱਚ
ਔਰਤ ਤੇ ਮਰਦ ਸੰਬੰਧਾਂ ਵਿੱਚ ਅਧੀਨਗੀ ਤੇ ਦਬਾਓ ਦਾ ਰਿਸ਼ਤਾ ਕੁਦਰਤੀ ਸੀ, ਔਰਤ ਅਤੇ ਗੁਲਾਮ ਦੋਨੋਂ ਹੀ ਸਮਾਜ
ਵਿੱਚ ਆਪਣੇ ਤੌਂ ਉੱਚੇ ਸਮਝੇ ਜਾਂਦੇ ਰੂਪ, ਪਤੀ ਹੋਵੇ ਜਾਂ ਹਾਕਮ ਦੀ ਸੇਵਾ ਵਿੱਚ ਖੁਸ਼ੀ ਮਹੀਂ ; { eod/ ; B. nfi j h
; 'u fgIS/Xow dh Né nkfd ekoB ew eod/ ; B. fJ; ; wftlu n̄os dk nkgDk eJh ti d, nkgDh
eJh ; Jso ; 'u Bj h ; h.

ਜਾਰੀਰਦਾਰੀ ਸਮਾਜ ਦੇ ਇਤਿਹਾਸਿਕ ਪੜਾਅ' s/ gj [ufdnK Xow d/ Bkb-Bkb ; dkukoe ehwsK th n̄os Tlgo tXb/j kth j 'D b]r hnk. wod gikkB ; wki j 'D eoe/ ns/ nkofEe ; lsk wod d/ j lE ਵਿਚ ਹੋਣ ਕਰਕੇ ਧਰਮ ਅਤੇ ਨੈਤਿਕਤਾ ਦੇ ਨਿਯਮਾਂ ਦੀ ਕਠੋਰਤਾ ਔਰਤ ਉਪਰ ਹੀ ਸਖ਼ਤੀ ਨਾਲ ਲਾਗੂ ਹੁੰਦੀ ਸੀ, wod ḡsh Bfsesk d/fB: w JB/emo Bj hM ; B. i kr̄hodko wod d/ th nkgDh n̄os Bkb ; pX wj dhnk GktBktK sI ; lyD/ j jd/ ; B. Tj nkgDh n̄os sI Bo n̄bkd dh ḡgsh ukj jd/ h. Tj dh n̄os j ko-ਸ਼ਿੰਗਾਰ ਨਾਲ ਲੱਦੀ ਹੋਈ ਘਰ ਦੀ ਰਾਣੀ ਸੀ, ਪਰ ਉਹ ਸਵੈ- ; 'u sI eoh ns/ nkgD/wod dh ; 'u ਅਨਸਾਰ ਜ਼ਿੰਦਗੀ ਸ਼ਿਉਂਦੀ ਸੀ। ਮਰਦ ਦੇ ਹੱਥਾਂ ਦੀ ਕੱਠਪਤਲੀ ਹੋਣ ਕਰਕੇ ਔਰਤ ਦੀ ਮਨੋ- ; duBk fJ; so dh

pD u[eh ; h fe Bo-n'bkd Bk g'dk j 'D' s/ Tj nkgD/gsh d/j 'o ftnkj eoB ftu ; j kfJe o'b ndk eodh ; h. i krhodko wod oyb n'bsk Bkb ; pX olydk ; h go Tj dh nkgDh gsBh ; G e[M jaa[n d[baa[hu[d[v[re[y n[er[s[krd[ti[A[er[tt[baa[we[jaa[gi[rd[ti[d[s[m[uz[ar[d[ti[, u[er[m[rd[l[st[i kfJdkd j h ; h, d'BK torK d/wod n'os ogh i kfJdkd B{ ; t?fj s nB[ko tosd/ ; B. wod bJh n'os p[kB t; s{j h ; h. fJ; so[wod n'os Tjgo Xkofwe, nkofEe, ; wkfi e gleyk okj h nkgDk dpdpk tXkTl[dk fr nk, n'os fBrDh pDdh r Jh.

‘ਸਖਤ’ ਕਵਿਤਾ ਵਿੱਚ ਜਸਵੰਤ ਦੀਦ ਅੰਰਤ ਦੇ ਬਚਪਨ ਤੋਂ ਲੈ ਕੇ ਮੌਤ ਤੱਕ ਦੇ ਸਫਰ ਨੂੰ ਬਿਆਨ ਕਰਦਿਆਂ ਉਸਦੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ’ਤੇ ਮਰਦ ਪ੍ਰਧਾਨ ਸਮਾਜ ਵਿਚਲਾ ਮਰਦ ਕਿਸ ਤਰ੍ਹਾਂ ਕਦੇ ਬਾਪ, ਕਦੇ ਪਤੀ, ਕਦੇ ਪੁੱਤਰ ਦੇ ਰੂਪ ਵਿਚ ਕਿਸ ਤਰ੍ਹਾਂ ਉਸ ਉੱਤੇ ਹਾਵੀ ਰਹਿੰਦਾ ਹੈ ਦੀ ਤਸਵੀਰ ਪੇਸ਼ ਕਰਦਾ ਹੈ। ਅੰਰਤ ਉਨ੍ਹਾਂ ਦੇ ਅੱਤਿਆਚਾਰ, ਸੋਸ਼ਣ ਨੂੰ ਸਹਿੰਦੀ ਹੋਈ ਹੌਲੀ ਹੌਲੀ ਸਖਤ ਭਾਵ ਜ਼ਿੰਦਗੀ ਦੀਆਂ ਇਨ੍ਹਾਂ ਪ੍ਰਸ਼ਿੰਡੀਆਂ ਨੂੰ ਮਨੜੀ ਜ kbksk ftlu j Mktl[dh j 'Jh ; ohoe s'o Tls/wi p[s ns/wkBf; e s'b Tls/ ; itdBj hD j ' i Kdh j ।

ਸਖਤ ਹੋ ਜਾਂਦੀ ਹੈ ਅੰਰਤ ; , j 'bh j 'bh
 ਬਾਪ ਦੀਆਂ ਅੱਖਾਂ ਦੀ ਵਹਿਸ਼ਤ
 wK Bkb ; KM/ehs/
 gfj bh wj lps d/oki
 ftnkj s[lpknd ; ਖਤ ਏਨੀ
 fe wj lps dh eluh ; bN s/wkodh glEo
 s/uM[dhnhK eeoK ulfot; nk y[B aaa
 nkgDhnhK j h sVgdhnhK nkdok ndo
 j ' i Kdh j ?; ys i kB
 Slv i Kd/xo plu/
 ਪਤੀ ਦੀਆਂ ਅੱਖਾਂ 'ਚ ਦੇਖਦੀ
 ਪੁਰਾਣਾ ਸ਼ੀਸ਼ਾ ਲਿਸ਼ਕੋਰ ਮਾਰਦਾ, ਸਖਤ ਹੋ ਜਾਂਦੀ
 ofj i Kdh fJe[bh, : kd eodh
 ਇੱਕ ਬੀਜ ਦਾ ਛੁੱਲ 'ਚ ਬਦਲ ਜਾਣਾ, fyVBk
 vo i kDk, j M i kDk, s/NND s[lgfj bK
 : kd eo bDk, ਬੀਜ ਦਾ ਛੁੱਲ ਚ ਬਦਲ ਜਾਣਾਸਖਤ.⁶

fJ; so[, n'os B{fgsoeh dk dwBekoh ; Ek gfotko\$xo ftlu tly-ਵੱਖ ਰਿਸ਼ਤਿਆਂ ਨਾਤਿਆਂ ਵਿੱਚ pBle/Gfr nk i kdk j ?

n'os dhnhK ; kohnhK fposhnhK-ਸ਼ਕਤੀਆਂ ਇਕ ਹੀ ਮਰਦ ਉੱਤੇ ਕੇਂਦਰਿਤ ਅ[; hfws j 'D ekoB ਉਸਦਾ ਸਰੀਰਕ ਤੌਰ 'ਤੇ ਮਾਨਸਿਕ ਤੌਰ 'ਤੇ ਸੁਤੰਤਰ ਹੋਣਾ ਅੰਭਵ ਹੋ ਜਾਂਦਾ ਹੈ। ਅੰਰਤ ਬਾਲ ਅਵਸਥਾ ਵਿਚ ਪਿਤਾ

dh, i tkBh ftu gsh dh ns/pMkg/ftu gIso dh dly-oly ftu ofj el n; b ftu npbk j h pD
 ਜਾਂਦੀ ਹੈ। ਮਰਦ ਪ੍ਰਧਾਨ ਸਮਾਜ ਅਤਿ ਸੁਖਮ ਢੰਗ ਨਾਲ ਨਾਗੀ ਦੇ ਹਉਂ ਨੂੰ ਚੋਟ ਮਾਰਦਾ ਹੈ। ਉਸ ਨਾਲ ਗੈਰ-wkBth
 ftj ko ehsk i Kdk j ? s/T; BfJj ; G ; fj Dk gbk j ? i ; ts dhd nkgDh eftsk ftu skesj hD
 ਮਨੁੱਖ ਦੇ ਸਦੀਆਂ ਤੋਂ ਹੋ ਰਹੇ ਦਮਨ ਨੂੰ ਪੇਸ਼ ਕਰਦਾ ਹੈ। ਇਸ ਦਮਨ ਨੂੰ ਨਾਗੀ ਨੇ ਸਭ ਤੋਂ ਵੱਧ ਹੰਢਾਇਆ ਹੈ, ਜੋ ਇਸ
 dwB Bfj YkTfdnk-j YkTfdnk nshs sI toswkB s'k ਵਸਤੂ ਬਣ ਕੇ ਵਿਚਰਦੀ ਰਹੀ ਹੈ। ‘ਕੰਪਿਊਟਰ
 ’ਤੇ ਤਾਸ਼ ਖੇਡਦੀ ਅੰਰਤ’ ਕਵਿਤਾ ਵਿੱਚ ਦੀਦ ਅੰਰਤ ਦੇ ਇਸ ਇਤਿਹਾਸਿਕ ਦਮਨ ਦੀ ਤਸਵੀਰ ਪੇਸ਼ ਕਰਦਾ ਹੋਇਆ
 ਮਰਦ ਪ੍ਰਧਾਨ ਸਮਾਜ ਤੇ ਉਸ ਵਿਚ ਜੀਵਨ ਬਸਰ ਕਰ ਰਹੀ ਸੰਵੇਦਨਸ਼ੀਲ ਅੰਰਤ ਦੀ ਦੁਖਾਂਤਕ ਤੇ ਤਣਾਓਗ੍ਰਸਤ
 ਸਥਿਤੀ ਨੂੰ ਉਸ ਦੀ ਚੁੱਪ ਰਾਹੀਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ j?।

uIg j ? T|bMh j Jh
 ਸੋਚਦੀ ਪਿਛਾਂਹ ਝਾਕਦੀ ਹੈਕੰਪਿਊਟਰ ’ਤੇ
 ਤਾਸ਼ ਖੇਡਦੀ ਅੰਰਤ
 j o tko Tj ; ok pDkT|d
 ਪਰ ਆਖਰ ਹਾਰ ਜਾਂਦੀ
 s/T|wo d/nXyV ; w
 fi j Vh T; B/ ; hg bkjh ; h
 Tj ni /sle T|bMh gJh j ?
 ਤੇ ਪੱਤੇ ਲਗਭਗ ਖਤਮ ਨੇ
 ਗੇਮ ਦੇ ਆਖਰੀ ਛਿਣਾਂ ’ਚ
 ਸਕਰੀਨ ਦੇ ਇੱਕ ਕੋਨੇ ਤਿੰਨ ਬਾਦਸ਼ਾਹ B/
 ਇੱਕ ਬਾਦੇ ਦੀ ਸ਼ਕਲ ਤਲਾਕ-ਸੁਦਾ ਸੱਪ ਨਾਲ ਮਿਲਦੀ ਹੈ।
 fJle dh i kpo j kew Bkb
 ਤੇ ਇੱਕ ਬਾਦਸ਼ਾਹ
 ਉਸਦੀ ਡਾਤੀ ’ਚ ਕੁਝ ਲੱਭਦਾ ਫਿਰਦਾ ਹੈ
 fi ; BfTj i kDdh sK j ? gfj ukDdh Bj haaa
 ਇੱਕ ਬੇਗੀ ਦੀ ਸ਼ਕਲ
 T; dh wK Bkb fwbdh j ?
 fJle dh T; dhnk Xhnk Bkb
 ਤੇ ਇੱਕ ਬੇਗੀ ਹੈ ਜੋ ਉਸਦੇ ਸੀਨੇ ndo
 tfolnk sI ed sVgdh SNgNkT|dh pkj o tzb Gli dh j ?⁷

ਮਰਦ ਆਪਣੀ ਸ੍ਰੋਤਤਾ ਨੂੰ ਸਥਾਪਿਤ ਕਰਨ ਲਈ ਅੰਰਤ ਦੀ ਹੋਂਦ ਨੂੰ ਛਟਿਆਉਂਦਾ ਹੈ। ਮਰਦ ਇਹ ਸਮਝਦਾ
 ਹੈ ਕਿ ਨਾਗੀ ਬੌਧਿਕ ਤੌਰ ’ਤੇ ਨੀਵੀ ਹੈ, ਉਹ ਵਿਵੇਕਸ਼ੀਲ ਨਹੀਂ, ਸਗੋਂ ਜਜ਼ਬਾਤੀ, ਅਸੱਭਿਆ, ਵਧੇਰੇ ਸੰਵੇਦਨਸ਼ੀਲ
 ekwle ns/ftbk; wJh j ? wod gikkB ; wki tzb n'sos Bkb i Vhnk rJhnk fJj ; kohnk Xkbktk

ਅੰਰਤ ਨੂੰ ਗੁਪਤ ਸਮੇਂਤੇ ਲਈ ਤਿਆਰ ਕਰਦੀਆਂ ਹਨ। ਮਿਸ਼ਨ ਫੁਕੋ ਨੇ ਵੀ ਆਪਣੀ ਇੱਕ ਇੰਟਰਵਿਊ ਵਿਚ ਕਿਹਾ
j ?fe, “ਨਰ ਅਤੇ ਮਾਦਾ ਵਿਚ ਕੁਦਰਤੀ ਫਰਕ ਤਾਂ ਹੈ ਹੀ ਪਰ ਇਸ ਫਰਕ ਬਾਰੇ ਜੋ ਕੁਝ ਕਿਹਾ ਜਾਂਦਾ ਹੈ, ਉਹਦੇ ਵਿਚ
40 ch; dh sI tIX ; wkfi e oMlrs XkoBktK j B. n'osK B{ ekp{ ftlu olyD bJh Tj dk ; hwk eoB
ਕਰਨ ਦੀ ਸਾਜਿਸ਼ ਹੈ।”⁸ ਇਸਦੇ ਪ੍ਰਭਾਵ ਸਦਕਾ ਅੰਰਤ ਆਪਣੇ ਆਪ ਨੂੰ ਕਮਜ਼ੋਰ ਸਮਝਣ ਲੱਗ ਪੈਂਦੀ ਹੈ ਅਤੇ ਮਰਦ
d/nB{ ko nkgDk i htB p; o eodh j ?

ਕਿ ਨਾਦੀ ਨਾਕੇ ਏ ਫਤ; ਕਿ ਵਕਾਈ ਏ ਫਤ; ਕਿ ਬਿਗਕਿਸ ਏਡ ਜਿਫਿ; ਬਿਕਿ
 ਸਭਿਆਚਾਰ ਅੰਦਰ ਨਵੇਂ ਮਾਪਦੰਡ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਜਿਵੇਂ ਸਰਮਾਈਦਾਰੀ ਵਰਗ ਨਿੱਜੀ ਮੁਨਾਫੇ ਦੀ ਸੋਚ
 ਨਾਲ ਨਾਬੋਸ ਓਕ ਹਾਲ; ਸ਼ਹੀਦੀ ਗਿਆਂ ਏਵੇਂ ਬਿਲਡ ਜਿਫਿ; ਦੇਕ ਨਾਬੋਸ ਬਿਏਕਿ ਬੁਝੀ ਕਾਲ ਪਕੀ ਓ
 ਜਾਣ ਦਾ ਮੌਕਾ ਮਿਲਿਆ। ਅੰਤ ਆਰਥਿਕ ਤੌਰ ਤੇ ਆਜ਼ਾਦ ਹੋਣ ਲਾਗੂ। ਬਿਹੀ / ਟਿ / ਨਾਬੋਸ ਨਾਦੀ ਫਿਨੇਸ਼ਰਿੰਗ
 ; ਸ਼ਕਾਉਂਦੀ ਫਿਨਕਬ ਗਿਲਕ ਜਿਵੇਂ ਬਿਲਫਰ ਨਕ. ਵਡ ਫੇਲੇ ਗਕ; / ਗਿਲ ਕ-ਵਿਹੁ; 'ਉਂਦੀ ਖ਼ਕਾਵਿੰਦੀ ਜਿਵੇਂ ਏਵੇਂ ਨਾਬੋਸ ਬਿਏਕਿ
 ਬਿਏਕਿ ਬੁਝੀ ਪਕੀ ਓਕ ਵਿਚ ਬਿਲਕ. ਗੋਡੀ ਓਕ ਗਕ; / ਇਕਰਾਹੀ; ਇਕੋਕ ਦਿਲ ਗੇਵ ਗਿਵਹ ਜਿਵੇਂ ਏਵੇਂ ਨਾਬੋਸ ਦਿਲ
 ਵਿਅਕਤੀਗਤ ਆਜ਼ਾਦੀ ਪ੍ਰਤੀ ਸਮਾਜਿਕ-ਸਭਿਆਚਾਰਕ ਬੰਦਸ਼ਾਂ ਨੂੰ ਬਕਰੀ ਏਵੇਂ ਫੋਕ ਫਿਫਿ; ਦੇਕ ਨਾਬੋਸ ਵਡ
 ਸੰਬੰਧਾਂ ਅੰਦਰ ਤਨਾਉਂਦੀ ਪੈਦਾ ਹੋਣਾ ਸ਼ੁਰੂ ਹੋ ਗਿਆ। ਅੰਤ ਇਸ ਸਮੇਂ ਪਹਿਲਾਂ ਨਾਲੋਂ ਵੀ ਵੱਧ ਸੋਸ਼ਣ ਦਾ ਸ਼ਿਕਾਰ ਹੁੰਦੀ
 ਜਿਵੇਂ ਨਾਬੋਸ ਦਿਲ ਫੁਲਿੰਕ ਨਾਲ ਨਕਗ/ਬਿਲ ਫਿਲ ਨਾਲ ਦਿਵਬ ਓਕ ਹਾਲ ਡਪਕਿ ਜਨਕ ਇਕਾਕ ਜਿਫਿ; ਸੋਲ ਵਡ ਗਿਲਕਬ; ਕਿ
 ਇਕਰਾਹੀ ਸ਼ਿਲਾ ਹਿਤਕਾਲ ਫਿਲੁ ਗਫ਼ਤਾਵਿਤ ਤਾਂ ਹੁੰਦਾ ਹੈ, ਪਰ ਉਹ ਆਪਣੇ ਸੋਸ਼ਣਿਕ ਸੁਭਾਅ ਨੂੰ ਉਸੇ ਤਰ੍ਹਾਂ
 ਕਾਇਮ ਰੱਖਦਾ ਹੈ, ਸਿਰਫ਼ ਸੋਸ਼ਣਿਕ ਰੂਪ ਨੂੰ ਹੀ ਤਬਦੀਲ ਕਰਦਾ ਹੈ:

T[B[eh gsk ; h fe fJ; Goh Goew Xosh j hmK
fJle p'bd th yb'sk j ?
s/fe; vo' Tj[gk; k Bj hm pd bdk <
ਮਾਂ ਤਾਂ ਸਿਰਫ ਏਨਾ ਜਾਣਦੀ ਹੈ
fe pkg SK ; lg j ?
dldK ਵੱਚ ਜ਼ਹਿਰ ਲੈ ਕੇ ਘੁੰਮਦਾ ਹੈ. ⁹

ਸਮੇਂ ਦੇ ਨਾਲ ਭਾਵੇਂ ਅੰਰਤ ਤੇ ਮਰਦ ਦੇ ਸੰਬੰਧਾਂ ਵਿਚ ਬਾਹਰੀ ਤੌਰ 'ਤੇ ਤਬਦੀਲੀ ਜੁਰੂਰ ਨਜ਼ਰ ਆਉਂਦੀ ਹੈ, go wod n̄do n̄os ḡsh ; 'u gfj b/dh sōl j h ekfJw j ? wod GktAfēBk th nkXfBe j 't/go T; n̄do gbksB i kr̄ho{ ; 'u Bj MfBebdh feTfē fJj i kr̄ho{ ; 'u T; d/; wfj e ntusB ftu xo eo rJh j ? fi ; ekoD n̄os wod ; p̄XK n̄do sDkU th ḡdk j |dk j ? gsh nk̄Dh gsBh Bf nk̄D/ ਵਿਆਹ ਤੋਂ ਪਹਿਲਾਂ ਦੀਆਂ ਮੁਹੱਬਤਾਂ ਦਾ ਜ਼ਿਕਰ ਤਾਂ ਕਰ ਸਕਦਾ ਹੈ ਪਰ ਜਦੋਂ ਆਧੁਨਿਕ ਸੋਚ ਦਾ ਹਾਣੀ ਬਣ ਕੇ

fi r ok eoel/T; sI gISdk j ?sk vodk j fJnk gsñni ਦੇ ਮੂੰਹ 'ਤੇ ਹੱਥ ਰੱਖ ਦਿੰਦਾ ਹੈ ਕਿਉਂਕਿ ਉਸ ਨੂੰ ਡਰ
j |dk j ?fe T; d/ndobk wod T; B{ed/ th ; theko Bj haeok k l

b?j |D s{ th ; |Dk e'Jh phsh ej kDh dod e'Jh aaa
ਕੋਈ ਤਾਂ ਹੋਣਾ ਜ਼ਰੂਰ ...
bph u|g s/w; eokj N s|pknd T; d/j hm coe/j h ; B
fe ਮੈਂ ਫਰਕਦੇ ਸ਼ਬਦਾਂ 'ਤੇ ਰੱਖ ਦਿੱਤਾ ਸ਼ਖਤ ਹੱਥ ਆਪਣਾ
s/plsh pMk fdls h aaa
ਉਹ ਮੈਨੂੰ 'ਮਾੜਾ ਖਾਨਦਾਨ' ਕਹਿ ਕੇ ਢੁਤਕਾਰਦੀ ਹੈ
wbk fJle j |E g|Eo tkr T|mdk j ?
sbtko tkr bfj odk j ?j Bb/ftu.¹⁰

ਅੰਰਤ ਨੂੰ ਮਰਦ ਤੋਂ ਡਰ ਨਹੀਂ ਲੱਗਦਾ ਪਰ ਉਹ ਹਮੇਸ਼ਾ ਮਰਦ ਦੇ ਅੰਦਰਲੇ ਮਰਦ ਕੋਲੋਂ (ਭਾਵ ਪਰੰਪਰਕ wod
ਕੋਲੋਂ) ਡਰਦੀ ਹੈ ਜੋ ਅੰਰਤ ਦੇ ਵਜੂਦ ਨੂੰ 'ਕਾਮ ਦੀ ਗੁੱਡੀ' ਤੱਕ ਹੀ ਘਟਾ ਕੇ ਦੇਖਦਾ ਹੈ। ਇਹ ਮਰਦ ਸਰੀਰਕ ਲੋੜਾਂ
dh fsgsh eoB ; w\$ekwle ; pX pDkT|D tb/nbs dh ; f j wsh s/T; dhnk GktBktK B{stli 'Bk
ਦੇ ਕੇ ਸਿਰਫ਼ ਆਪਣੀ ਹਵਸ ਦੀ ਪੂਰਤੀ ਕਰਨਾ ਲੋਚਦਾ ਹੈ। ਨਾ ਚਾਹੁੰਦੇ ਹੋਏ ਵੀ ਔਨ੍ਹ ਵੀ ਓਨ੍ਹ ਵੀ ਓਨ੍ਹ ਵੀ ਓਨ੍ਹ ਵੀ
ਦੀ ਅਧੀਨ ਅੰਰਤ ਵਿਆਹ ਤੋਂ ਮਗਰੋਂ ਪਤੀ ਦੀ ਅਧੀਨਗੀ ਦਾ ਸ਼ਿਕਾਰ ਹੁੰਦੀ ਹੋਈ ਆਪਦੀ ਹੋਣੀ ਦੇ ਸੰਤਾਪ ਨੂੰ
Gr dh j ? nkgDh i r ho{ ; 'u ekoD wod nbs T|go nkgDh nXhBr h pDkJh olyDk ukj |dk j ?nfi j h
ਸਥਿਤੀ ਅੰਰਤ ਦੇ ਮਨ ਨੂੰ ਹੋਰ ਵੀ ਝੰਜੜਦੀ ਹੈ ਤੇ ਮਾਨਸਿਕ ਤਣਾਓ ਦੀ ਸ਼ਿਕਾਰ ਬਣਾਉਂਦੀ ਹੈ ਜਿਸ ਤੋਂ ਤੰਗ ਆ ਕੇ
ਆਧੁਨਿਕ ਅੰਰਤ ਆਪਣੀ ਆਵਾਜ਼ ਬੁਲੰਦ ਕਰਦੀ ਹੋਈ ਵਿਦਰੋਹੀ ਆਵਾਜ਼ ਵਿਚ ਕਹਿੰਦੀ ਹੈ:

'ਸ਼ੁਰੂ ਤੋਂ ਨਫਰਤ ਹੈ ਮੈਨੂੰ ਤੇਰੇ ਅੰਦਰ ਲੁਕੇ ਬੈਠੇ ਉਸ ਮਰਦ ਤੋਂ
i 'w; eokT|dk j ?s/ykyo i kBto tkr i eV bldk j ?
fJj ykyo i kBto
ਮੈਂ ਪਹਿਲੀ ਵਾਰ ਆਪਣੇ ਬਾਪ ਦੀਆਂ ਨਜ਼ਰਾਂ 'ਚ ਤੱਕਿਆ ਸੀ
s/vo e/sbh Sksh Bkb nk blrh
; kj nkfJnk Jh ; h
fe sbhnk nlyk ndo
ਮੇਰਾ ਤਾਨਾਸ਼ਾਹ ਬਾਪ ਸੈਰ ਕਰਦਾ ਤੱਕਿਆ ਮੈਂ
ਤੇ ਮੈਂ ਪੂਰੇ ਜ਼ੋਰ ਨਾਲ
sbh u|r b u|S|N e/J; w|be nkjh
JE/T; /j h fe; w dk fJle j 'o i kBto ebrh ; i k el
wb/Bkb nk ; lskaaa
s/s{cb nk fr nk j ?

fJle Bthlsoehp Bkb
T[/ i kBto ; w[
ਮੇਰੇ ਜੁਆਨ ਬੱਚਿਆਂ ਦੀਆਂ ਅੱਖਾਂ ਅੰਦਰ ਦਹਿਕਦਾ ਹੋਇਆ...’¹¹

wod g[XKB ; wki d/ n[os Bkb ehs/ i Kd/ GdGkt B[Gkos ftlu e[M bfyeektK B/ pVh
ਦਲੇਗੀ ਨਾਲ ਉਭਾਰਿਆ ਤੇ ਉਨ੍ਹਾਂ ਸਾਰੀਆਂ ਪੰਜਾਬੀਆਂ ਤੇ ਸੰਸਥਾਵਾਂ ਦਾ ਜ਼ੋਰਦਾਰ ਵਿਰੋਧ ਕੀਤਾ ਹੈ, ਜੋ ਅੰਰਤ ਹੋਂਦ
B[fb[e GdGkt (Gender discrimination) i K d[/doi /d/fb[e (second sex) dh ; fEsh sle xNk
ਦਿੰਦੀਆਂ ਹਨ। ਜਿਵੇਂ ਤਾਰਾਬਾਈ ਸ਼ਿੰਦੇ ਆਪਣੇ ਲੇਖ ‘ਇਸਤਰੀ ਪੁਰਸ਼ ਤੁਲਨਾ’ ਵਿੱਚ ਪਿਤਰੀ ਸਮਾਜ ਦਾ ਤਰਕ
ਸਾਹਿਤ ਵਿਰੋਧ ਕਰਦੀ ਹੋਈ, ਉਸ ਦੇ ਅੱਗੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ। ਪੰਡਿਤ ਰਾਮਾਬਾਈ ਵੀ ਆਪਣੀ ਪੁਸਤਕ
‘ਹਾਈਕਾਸਟ ਹਿੰਦੂ ਵਿਮੈਨ’ ਵਿੱਚ ਇਸਦਾ ਵਿਰੋਧ ਕਰਦੀ ਹੋਈ ਅੰਰਤ ਦੀ ਦਸ਼ਾ ਬਾਰੇ ਲਿਖਦੀ ਹੈ, ਸਾਡੀ ਪਿਤਰ ਸਮਾਜ
ਦਾ ਜ਼ੋਰ ਇਕ ਅੰਰਤ ਨੂੰ ਗੁਲਾਮ ਅਤੇ ਅਧੀਨ ਬਣਾਉਣ ’ਤੇ ਹੈ ਜਿਵੇਂ ਕਿ ਉਹ ਕੋਈ ਜੰਗਲੀ ਜਾਨਵਰ ਹੈ, ਇਸਨੂੰ
ਕਾਬੂ ਕਰਨ ਲਈ, ਪਾਲੂੰ ਬਣਾਉਣ ਲਈ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਉਸਨੂੰ ਤੋੜਿਆ ਜਾਵੇ ਉਸ ਤੇ ਬੰਧਨ ਲਾਏ
ਜਾਣ, ਉਸ ਤੇ ਜ਼ਲਮ ਕੀਤੇ ਜਾਣ। ਭਾਵੇਂ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਅੰਰਤ ਤੇ ਮਰਦ ਦੇ ਬਰਾਬਰ ਹੱਕ ਹਨ ਪਰ
fJB[pokpoh d/ j leK d/ ptki d ; wkfi esk, Bfsesk ns/ b'e ftj ko fJ; d/ okj ftu o[ektN
pDd/ j B fi ; ekoD pj [-fr Dsh n[osK dh ; fEsh gkuhB ; wki K dh so[j h j ? pj [-x]N fr Dsh
dhnhK n[osK j B fi B[ftlu nkgD/ ; t?g[sh u[shBsk j ?

; kv/wlXekbh ; kfj s ftlu th n[os dk wod d/wlekpb/xNhnhK, Bhthl j 'D dk fpp T[Godk
j ? n[os B[wod Bkb[xNhnhK s/BhtK ; wMD d/Bkb-Bkb, n[os B[wod d/nfXnksfwesk d/okj
dk oVk th ; wfMnk i Kdk ; h. n[os d/ftrkV/rJ/ne; (image) ekoD j h T[bJh ekwBh, Gv,
ਬਾਘਨੀ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਜਿਸ ਤਰ੍ਹਾਂ ਮੱਧਕਾਖ਼ wBly n[os B[nfXnksfwesk
d/okj ftu o[ektN ; wMdK ; h, T[/ so[ni 'ek wBly th nkgDh gsBh B[nkgDh f; oi Dekoh d/
okj ftu o[ektN ti 1dydk j ? fJj th n; b ftu wod dh g[foe wkBf; esk dk j h f; zNk j ? wod
n[os B[xo, gfotko torhnhK ; t EktK okj h nXhB eoel nkg fJB[; t EktK s[w[es j 'Dk b'udk
ਹੈ। ਦੀਦ ਦੀ ਕਵਿਤਾ ‘ਹਾਹਾਕਾਰ’ ਵਿਚਲਾ ਮਰਦ ਆਪਣੀ ਪਤਨੀ ਨੂੰ ਆਪਣੀ ਸਿਰਜਣਾਤਮਕ ਦੇ ਵਿਰੁੱਧ ਖੜੀ
d/dydk j !

j kj keko wu r Jh j ?
ਕਾਗਜ਼ ਹੈ ਖਿਆਲ ਹੈ
s/ ; ko/xo ftlu g[B Bj h
‘ਪੈਨ !’

ਇੱਕ ਸ਼ਬਦ ਹਿਲਾ ਦਿੰਦਾ ਹੈ ਸਾਰਾ ਘਰ
 pdB dk gIEo j 'o Gkok eodh
 wfj dh bIrl / tkbK tkbh nkydh j 'aa
 eh o'bh gkJh j 'aglB ! gIB ! gIB !
 ; tb/nly ylbfdnK j h
 okw Bj hBkw Bj h
 gIB ! gIB ! gIB !
 f; o s/uIe b'dlk fJj pdk xo !
 fi tIgIB s/uIeDh j 't/dlBhnK¹²

i ; ts dh d nkgDh eftsk ftlu wod gkkB ; wki ftub/ wod d/ gIsfoe ntusB Bt
 tly-ਵੱਖ ਰੂਪਾਂ ਵਿਚ ਪੇਸ਼ ਕਰਦਾ ਹੈ। ਉਹ ਖੁਦ ਵੀ ਆਪਣੇ ਆਪ ਨੂੰ ਇਸ ਪੈਂਤਰਿਕ ਮਾਨਸਿਕਤਾ ਦਾ ਸ਼ਿਕਾਰ ਮੰਨਦਾ
 j fJnk nkgDh fJle fJNofT(d'bkB efj dk j ?fe, “ਮੇਰੇ ਅੰਦਰ ਬੈਠਾ ਪਰੰਪਰਾਵਾਦੀ ਮਰਦ ਐਡੀ ਛੇਤੀ ਤਾਂ
 Bj h wo ; edk, Tj sk j 'bh j 'bh pdbrk Bk. @¹³ n; b ftlu wBly d/ ftuko ns/ edok ehwsK
 ਨਿਰੋਲ ਵਿਅਕਤੀਗਤ ਮਾਨਸਿਕਤਾ ਨੂੰ ਹੀ ਜਾਹਿਰ ਨਹੀਂ ਕਰਦੇ। ਇਨ੍ਹਾਂ ਵਿਚ ਸਮਾਜਿਕ-i wks gph ntusB
 ਵਿੱਚ ਪਿਆ ਸੰਕਲਪ, ਪਿਤਰਕੀ ਸੋਚ ਅਤੇ ਸੋਸ਼ਣ ਆਦਿ ਵੀ ਸ਼ਾਮਿਲ ਹੁੰਦਾ ਹੈ।

fJ; so, n'osK dh ; fEsh Bt tly-tly ffsj kf; e gVltK d'bkB ftukoB s/gsk bIrl dk j ?
 fe n'osK dh nXhBsk dk ekoB TBl d/ nkgD/ ftneshrs rD\$nhD Bj h j B; ; rI fJj tly-
 tly ffsj kf; e ekbew ftlu ; wkfi e, nkofEe, oki Bhfse ns/wod ekwBk d/ gIsfoe ntusB
 ਦਾ ਸਿੱਟਾ ਹੈ। ਮਰਦ ਪ੍ਰਧਾਨ ਸਮਾਜ ਵਿੱਚ ਇੱਕ ਪਾਸੇ ਅੰਰਤਾਂ ਦੀ ਕਿਰਤ ਦਾ ਸੋਸ਼ਣ ਹੁੰਦਾ ਹੈ। ਅੰਰਤਾਂ ਘਰ ਵਿੱਪ
 fDB-ਗਤ ਬਿਨਾਂ ਕਿਸੇ ਇਵਜ਼ਾਨੇ ਦੇ ਕਿਰਤ ਕਰਦੀਆਂ ਹਨ। ਦੂਜੇ ਪਾਸੇ, ਅੰਰਤਾਂ ਨੂੰ ਕੇਵਲ ਆਰਥਿਕ ਸੰਘਰਸ਼ ਹੀ
 Bj h n'os-ਮਰਦ ਵਿਚਲਾ ਯੌਨ ਸੰਘਰਸ਼ ਅਤੇ ਯੌਨ ਉਤਪੀੜਨਾ ਦੀ ਮਾਰ ਵੀ ਝੱਲਣੀ ਪੈਂਦੀ ਹੈ। ਹੌਲੀ-j 'bh
 n'osK th ; wld/Bkb-Bkb nkgDh j ld gph uSB j 'oj hnK j B. fi ; gGkt ; dek fgIso ; lsk j 'bh
 j 'bh xIN oj h j ?feTfe n'os s/wod ndobhnK ; Ekjh ehwsK XdbhnK gD bIrhnhK j B. n'os
 wod d/ ; pX i krhodkoh ; wki dh so dlp-xIN e/Bj h j Ykj/i kd/pbfe n'os s/wod d/nblr -
 nblr ylsok ftu fJel/ ftuoB ; dek, n'os ndo xNhnhK j 'D dk nfj ; k; xfNnk j ? s/ Tj
 nkgDhnK ; GktBktK gph uSB j 'jh j ? go fco th fes/ Bk fes/ wod gkkB ; wki n'os Bt
 ਦਬਾਉਣ ਲਈ ਉਸੇ ਤਰ੍ਹਾਂ ਹੱਥਕੰਡੇ ਅਪਣਾਉਂਦਾ ਹੈ ਜਿਵੇਂ। ਇੱਕ ਕਾਬਿਜ਼ ਦੇਸ਼ ਆਪਣੇ ਗੁਲਾਮ ਦੇਸ਼ ਨੂੰ ਗੁਲਾਮ
 olyD bJh. fi ; ekoB ; wki ftubhnK pj [-fr Dsh n'osK ni 'e/ ; wki ftu ofj fdnk j fJnk th
 nkgD/gogoe o'b Bt j h fBGk oj hnK j B.

ਹਵਾਲੇ ਅਤੇ ਟਿੱਪਣੀਆਂ

1. Sylvia Walby, *Theorising Patriarchy*, Basil Blackwell, Cambrigdge, 1990, p. 20.
2. Simeon De Beauvoir, *The Second Sex*, (tr. H.M. Parshley), Vintage Books, New York, 1952, p. 731.
3. "It is among the Psycho-analysis in Particulars that man is defined as a human being and women as a female, whenever she behaves as a human being she is said to intimate the male": Ibid, p. 51.
4. "In our attempts to discover woman we shall not reject certain contribution of biology of Psycho-analysis and of historical materialism, but we shall held that the body, the sexual life and the resources of tehnology exist concretely for man only in so far as the grasps then in the total perspective of his existence.": Ibid, p. 60.
5. ਕੋਵਿਪ ਜ਼ਰੂਰੀ , Nipo, fBii h-i kfJdkd s/oki dk w/Y, ਪੰਜਾਬ ਬੁਕ ਸੈਂਟਰ, ਚੰਡੀਗੜ੍ਹ, 2010, gBk 80.
6. i ; tਸ dhd, xMh, ਲੋਕਰੀਤ ਪ੍ਰਕਾਸ਼ਨ, ਚੰਡੀਗੜ੍ਹ, 2003, gBk 59.
7. Tj h, gBk 55.
8. ਮਿਸ਼ਨ ਕੁਰੈ j/D(ਮੈਗਜ਼ੀਨ), ਜਨਵਰੀ-ngb, 2005.
9. i ; tਸ dhd, xMh, gBk 67.
10. Tj h, gBk 64-65.
11. Tj h, gBk 110.
12. i ; tਸ dhd, ewnb, ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ, 2009, gBk 37.
13. : 'r oki , i ; tਸ dhd BfgVfdnk, ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ, 2015, gBk 108.